

## ਜਿਸੂ ਦੀ ਕਲੀਸੀਆ: ਬੰਦਗੀ (2)

ਪਿਛਲੇ ਪਾਠ ਵਿਚ ਇਬਾਦਤ ਦੀਆਂ ਚਾਰ ਗੱਲਾਂ, ਪ੍ਰਭੂ ਭੋਜ, ਪ੍ਰਮੇਸ਼ਵਰ ਦੇ ਵਚਨ ਦੀ ਸਿੱਖਿਆ ਅਤੇ ਪ੍ਰਚਾਰ, ਪ੍ਰਾਰਥਨਾ ਅਤੇ ਚੰਦੇ ਤੇ ਹੀ ਜ਼ਿਆਦਾ ਧਿਆਨ ਦਿੱਤਾ ਗਿਆ ਸੀ। ਇਸ ਪਾਠ ਵਿਚ ਅਸੀਂ ਇਬਾਦਤ ਦੀ ਪੰਜਵੀਂ ਗੱਲ, ਗਾਉਣ ਤੇ ਹੋਰ ਵਿਸਤਾਰ ਵਿਚ ਚਰਚਾ ਕਰਾਂਗੇ।

ਗਾਉਣਾ ਬੰਦਰੀ ਦਾ ਇਕ ਸੁਭਾਵਕ ਇਜ਼ਹਾਰ ਰਿਹਾ ਹੈ। ਪੁਰਾਣੇ ਨੇਮ ਵਿਚ, ਦਾਊਦ ਨੇ ਕਿਹਾ ਸੀ, ‘‘ਮੈਂ ਗਾਵਾਂਗਾ, ਮੈਂ ਯਹੋਵਾਹ ਦੇ ਜ਼ਬੂਰ ਗਾਵਾਂਗਾ’’ (ਜਬੂਰ 27:6ਏ)। ਨਵੇਂ ਨੇਮ ਵਿਚ, ਗਾਉਣਾ ਵੀ ਇਬਾਦਤ ਦਾ ਇਕ ਅਹਿਮ ਹਿੱਸਾ ਹੈ।

ਗਾਉਣਾ ਸਾਡੀ ਨਿੱਜੀ ਬੰਦਰੀ ਵਿਚ ਵੀ ਸ਼ਾਮਲ ਹੋਣਾ ਚਾਹੀਦਾ ਹੈ। ਯਾਕੂਬ ਨੇ ਲਿਖਿਆ ਹੈ, ‘‘ਕੋਈ ਅਨੰਦ ਹੈ? ਤਾਂ ਭਜਨ ਗਾਵੇ’’ (ਯਾਕੂਬ 5:13ਅ)। ਸਾਡੇ ਵਿੱਚੋਂ ਕਈਆਂ ਨੂੰ ਯਾਦ ਹੋਵੇਗਾ ਕਿ ਸਾਡੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਕੰਮ ਕਰਦੇ-ਕਰਦੇ ਭਜਨ ਗਾਉਂਦੇ ਹੁੰਦੇ ਸਨ।

ਪ੍ਰਮੇਸ਼ਵਰ ਦਾ ਇਹ ਵੀ ਹੁਕਮ ਹੈ ਕਿ ਗਾਉਣਾ ਸਾਡੀ ਆਮ ਬੰਦਰੀ ਦਾ ਹਿੱਸਾ ਹੋਵੇ। ਇਬਗਾਨੀਆਂ 2:12ਅ ਕਹਿੰਦਾ ਹੈ, ‘‘ਮੈਂ ਕਲੀਸੀਆ ਵਿਚ ਤੇਰੀ ਉਸਤਤ ਕਰਾਂਗਾ’’<sup>1</sup> ਅਫਸੂਸ ਦੇ ਮਸੀਹੀ ਲੋਕਾਂ ਨੂੰ ਪੌਲਸ ਨੇ ਹੁਕਮ ਕੀਤਾ ਕਿ ‘‘ਜ਼ਬੂਰ ਅਤੇ ਭਜਨ ਅਤੇ ਆਤਮਿਕ ਗੀਤ ਗਾ ਕੇ ਇਕ ਦੂਦੇ ਨਾਲ ਗੱਲਾਂ ਕਰੋ’’ (ਅਫਸੀਆਂ 5:19ਓ)। ਉਹਨੇ ਕੁਲੋਂ ਦੀ ਕਲੀਸੀਆ ਨੂੰ ਵੀ ਕਿਹਾ ਕਿ ‘‘ਜ਼ਬੂਰਾਂ ਅਤੇ ਭਜਨਾਂ ਅਤੇ ਆਤਮਿਕ ਗੀਤਾ ਦੁਆਰਾ’’ ਇਕ ਦੂਜੇ ਨੂੰ ਸਿਖਾਓ ਅਤੇ ਸਮਝਾਓ (ਭੁਲੋਂਸੀਆਂ 3:16)। 1 ਕੁਰਿੰਥੀਆਂ 14 ਵਿਚ ਪੌਲਸ ਨੇ ਆਮ ਬੰਦਰੀ ਲਈ ਮਾਪਦੰਡ ਦਿੰਦਿਆਂ ਸੰਕੇਤ ਦਿੱਤਾ ਕਿ ਮਸੀਹੀ ਲੋਕ ‘‘ਆਤਮਾ ਨਾਲ ਗਾਉਣ ਅਤੇ ਸਮਝ ਨਾਲ ਵੀ ਗਾਉਣ’’ (1 ਕੁਰਿੰਥੀਆਂ 14:15)।

ਇਸ ਪਾਠ ਵਿਚ, ਆਮ ਬੰਦਰੀ ਤੇ ਹੀ ਜ਼ੋਰ ਦਿੱਤਾ ਜਾਵੇਗਾ। ਇਸ ਵਿਚ ਪਾਏ ਜਾਣ ਵਾਲੇ ਨਿਯਮ ਨਿੱਜੀ ਬੰਦਰੀ ਤੇ ਵੀ ਲਾਗੂ ਕੀਤੇ ਜਾ ਸਕਦੇ ਹਨ।

### **ਪ੍ਰਮੇਸ਼ਵਰ ਜੋ ਚਾਹੇਦਾ ਹੈ**

ਗਾਉਣ ਬਾਰੇ ਨਵੇਂ ਨੇਮ ਦੀਆਂ ਆਇਤਾਂ ਵਿਚ ਮਰਕੁਸ 14:26 ਵੀ ਮਿਲਦਾ ਹੈ, ਜਿੱਥੋਂ ਜਿਸੂ ਨੇ ਅਤੇ ਉਹਦੇ ਚੇਲਿਆਂ ਨੇ ਜੈਤੂਨ ਦੇ ਪਹਾੜ ਤੇ ਜਾਣ ਤੋਂ ਪਹਿਲਾਂ ਇਕ ਭਜਨ ਗਾਇਆ ਸੀ।<sup>2</sup> ਇਸ ਵਿਚ ਰਸੂਲਾਂ ਦੇ ਕੰਮ 16:25 ਵੀ ਆਵੇਗਾ, ਜਿੱਥੇ ‘‘ਅੱਧੀ ਕੁ ਰਾਤ ਨੂੰ

ਪੌਲਸ ਅਤੇ ਸੀਲਾਸ ... ਪ੍ਰਮੇਸ਼ਵਰ ਦਾ ਭਜਨ ਗਾਉਂਦੇ ਸਨ।’ ਮੈਨੂੰ ਇਹ ਆਇਤਾਂ ਚੰਗੀਆਂ ਲਗਦੀਆਂ ਹਨ, ਕਿਉਂਕਿ ਇਨ੍ਹਾਂ ਤੋਂ ਮੈਨੂੰ ਪਤਾ ਲਗਦਾ ਹੈ ਕਿ ਜਿਸੂ ਅਤੇ ਉਹਦੇ ਸ਼ਗਿਰਦਾਂ ਨੂੰ ਗੀਤ ਗਾਉਣਾ ਉਨਾਂ ਹੀ ਚੰਗਾ ਲਗਦਾ ਸੀ ਜਿਨ੍ਹਾਂ ਮੈਨੂੰ। ਇਸ ਵਿਚ ਹੁਣੇ ਦੱਸੀਆਂ ਆਇਤਾਂ ਦੇ ਨਾਲ ਹੋਰ ਆਇਤਾਂ ਵੀ ਸ਼ਾਮਲ ਹੋਣਗੀਆਂ: <sup>3</sup>

... ਜਿਵੇਂ ਲਿਖਿਆ ਹੋਇਆ ਹੈ, ‘‘ਇਸੇ ਕਾਰਨ ਮੈਂ ਪਰਾਈਆਂ ਕੌਮਾਂ ਵਿਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਜੱਸ ਗਾਵਾਂਗਾ’’ (ਰੋਮੀਆਂ 15:9)।

... ਮੈਂ ਤਾਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ। ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ (1 ਕੁਰਿੰਧੀਆਂ 14:15)।

... ‘‘ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਮੈਂ ਕਲੀਸੀਆ ਵਿਚ ਤੇਰੀ ਉਸਤਤ ਕਰਾਂਗਾ’’ (ਇਬਰਾਨੀਆਂ 2:12)।

ਕੀ ਤੁਹਾਡੇ ਵਿਚ ਕੋਈ ਦੁਖੀ ਹੈ? ਤਾਂ ਪ੍ਰਾਰਥਨਾ ਕਰੋ। ਕੋਈ ਅੰਦਰ ਹੈ? ਤਾਂ ਭਜਨ ਗਾਵੋ (ਯਾਕੂਬ 5:13)।

ਬੰਦਰੀ ਵਿਚ ਗਾਉਣ ਬਾਰੇ ਜਿੰਨਾ ਸਾਨੂੰ ਪਤਾ ਹੋਣਾ ਜ਼ਰੂਰੀ ਹੈ, ਉਸ ਨੂੰ ਅਫਸੀਆਂ 5:19 ਅਤੇ ਕੁਲੱਸੀਆਂ 3:16 ਸੰਖੇਪ ਕਰਦੀਆਂ ਦੋ ਆਇਤਾਂ ਹਨ। ਦੋਵੇਂ ਆਇਤਾਂ ਇੱਕੋ ਜਿਹੀਆਂ ਹਨ:

ਇਕ ਢੂਜੇ ਵੱਲ ਭਜਨਾਂ, ਗੀਤਾਂ ਤੇ ਆਤਮਿਕ ਰਾਗਾਂ ਰਾਹੀਂ ਆਪਣੇ ਭਾਵ ਪ੍ਰਗਟ ਕਰੋ, ਆਪਣੇ ਮਨੋਂ ਪ੍ਰਭੂ ਦਾ ਭਜਨ ਅਤੇ ਸਿਮਰਨ ਕਰੋ (ਅਫਸੀਆਂ 5:19ਓ; ਨਵਾਂ ਨੇਮ - Punjabi, CL, BSI [1978])।

ਮਸੀਹ ਦਾ ਵਚਨ ਪੂਰੀ ਬੁੱਧ ਨਾਲ ਤੁਹਾਡੇ ਵਿਚ ਬਹੁਤਾ ਕਰਕੇ ਵੱਸੇ ਅਤੇ ਤੁਸੀਂ ਜ਼ਬੂਰਾਂ ਅਤੇ ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਇਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਚਿਤਾਰਿਆ ਕਰੋ ਅਤੇ ਕਿਰਪਾ ਨਾਲ ਪ੍ਰਮੇਸ਼ਵਰ ਨੂੰ ਆਪਣਿਆਂ ਮਨਾਂ ਵਿਚ ਗਾਇਆ ਕਰੋ (ਕੁਲੱਸੀਆਂ 3:16)

ਇਨ੍ਹਾਂ ਆਇਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਮੇਸ਼ਵਰ ਦੀ ਇੱਛਾ ਹੈ ਕਿ ਹਰ ਕੋਈ ਗਾਵੋ। ਗਾਉਣ ਦਾ ਹੁਕਮ ਕੁਝ ਗਿਣੇ ਚੁਣੇ ਲੋਕਾਂ ਨੂੰ ਨਹੀਂ ਦਿੱਤਾ ਗਿਆ। ਇਹ ਸਿਰਫ ਸੁਰੀਲੀ ਅਵਾਜ਼ ਵਾਲਿਆਂ ਲਈ ਹੀ ਨਹੀਂ ਹੈ। ਇਹ ਹਦਾਇਤਾਂ ਪੂਰੀ ਮੰਡਲੀ ਨੂੰ ਸੰਬੋਧਿਤ ਕਰ ਕੇ ਦਿੱਤੀਆਂ ਗਈਆਂ ਸਨ। ਪ੍ਰਮੇਸ਼ਵਰ ਨਹੀਂ ਚਾਹੁੰਦਾ ਕਿ ਕੋਈ ਬਹਿ ਕੇ ਸਿਰਫ ਸੁਣਦਾ ਹੀ ਰਹੇ। ਸਗੋਂ ਉਹ ਚਾਹੁੰਦਾ ਹੈ ਕਿ ਹਰ ਕੋਈ ਗਾਵੋ<sup>4</sup> ਹੋ ਸਕਦਾ ਹੈ ਕਿ ਕਿਸੇ ਵਿਚ ਗਾਉਣ ਦੀ ਲਿਆਕਤ ਹੋਵੇ ਜਾਂ ਨਾ, ਫਿਰ ਵੀ (ਜਿਵੇਂ ਪੁਰਾਣੇ ਨੇਮ ਦਾ ਇਕ ਲੇਖਕ ਕਹਿੰਦਾ ਹੈ) ਉਹ

ਯਹੋਵਾਹ ਲਈ ‘‘ਜੈ ਕਾਰਾ’’ ਗਜਾ ਸਕਦਾ ਹੈ (ਜਬੂਰ 95: 1)।<sup>5</sup>

ਇਨ੍ਹਾਂ ਆਇਤਾਂ ਤੋਂ ਸਾਨੂੰ ਪਤਾ ਲਗਦਾ ਹੈ ਕਿ ਪ੍ਰਮੇਸ਼ਵਰ ਬੰਦਰੀ ਵਿਚ ਸਾਥੋਂ ਕਿਹੋ ਜਿਹੇ ਗੀਤ ਚਾਹੁੰਦਾ ਹੈ, ‘‘ਜਬੂਰ ਅਤੇ ਭਜਨ ਅਤੇ ਆਤਮਿਕ ਗੀਤ।’’ ਇਨ੍ਹਾਂ ਤਿੰਨਾਂ ਵਿਚ ਫਰਕ ਕਰਨਾ ਮੁਸ਼ਕਲ ਹੈ,<sup>6</sup> ਪਰ ਮੁੱਖ ਗੱਲ ਹੈ ‘‘ਆਤਮਿਕ’’ ਗੀਤ ਗਾਉਣਾ ਯਾਨੀ ਬੰਦਰੀ ਵਿਚ ਵਰਤੇ ਜਾਣ ਵਾਲੇ ਗੀਤ ਸਰੀਰ ਦੀ ਬਜਾਏ ਆਤਮਾ ਨੂੰ ਭਾਉਂਦੇ ਹੋਣੇ ਚਾਹੀਦੇ ਹਨ।<sup>7</sup>

ਇਨ੍ਹਾਂ ਦੋਹਾਂ ਆਇਤਾਂ ਤੋਂ ਸੰਕੇਤ ਮਿਲਦਾ ਹੈ ਕਿ ਸਾਡੇ ਗੀਤਾਂ ਦੀ ਕੋਈ ਦਿਸ਼ਾ ਹੋਣੀ ਜ਼ਰੂਰੀ ਹੈ ਭਾਵ ਕਈ ਵਾਰ ਤਾਂ ਉਹ, ‘‘ਇਕ ਦੂਜੇ ਨੂੰ’’ ‘‘ਉਪਦੇਸ਼ ਅਤੇ ਚਿਤਾਉਣ ਲਈ’’ ਬਾਹਰ ਵੱਲ ਹੋਣਗੇ, ਕਈ ਵਾਰੀ ਉਹ ‘‘ਪ੍ਰਮੇਸ਼ਵਰ ਨੂੰ ਆਪਣਿਆਂ ਮਨਾਂ ਵਿਚ’’ ਗਾਉਂਦਿਆਂ ਉੱਪਰ ਵੱਲ ਨੂੰ ਹੋਣਗੇ।

ਬਹੁਤ ਸਾਰੇ ਗੀਤ ਅਜਿਹੇ ਹਨ ਜੋ ਸਾਥੀ ਮਸੀਹੀਆਂ ਨੂੰ ਚਿਤਾਉਣ ਲਈ ਜਾਂ ਉਨ੍ਹਾਂ ਲਈ ਹਨ ਜਿਨ੍ਹਾਂ ਨੇ ਮਸੀਹ ਨੂੰ ਕਬੂਲ ਨਹੀਂ ਕੀਤਾ ਹੈ। ਹੋਰ ਗੀਤਾਂ ਵਿਚ ਪ੍ਰਮੇਸ਼ਵਰ ਅਤੇ ਯਿਸੂ ਦੀ ਮਹਿਮਾ ਅਤੇ ਸ਼ੁਕਰਗੁਜ਼ਾਰੀ ਹੁੰਦੀ ਹੈ।

ਅਖੀਰ ਵਿਚ, ਇਨ੍ਹਾਂ ਆਇਤਾਂ ਵਿਚ ਜੋਰ ਦਿੱਤਾ ਗਿਆ ਹੈ ਕਿ ਮਸੀਹੀ ਲੋਕ ਸਿਰਫ਼ ਆਪਣੇ ਬੁੱਲ੍ਹਾਂ ਨਾਲ ਹੀ ਨਹੀਂ ਸਗੋਂ; ਪ੍ਰਭੂ ਲਈ ਆਪਣੇ ਮਨ ਦੀਆਂ ਸੁਰਾਂ ਨਾਲ ‘‘ਗਾਉਂਦੇ ਹੋਏ, ਧੰਨਵਾਦ ਨਾਲ ਪ੍ਰਮੇਸ਼ਵਰ ਨੂੰ ਆਪਣਿਆਂ ਮਨਾਂ ਵਿਚ [ਗਾਉਣ]’’ ਬੰਦਰੀ ਕਰਨ ਵਾਲਿਆਂ ਲਈ ਉਨ੍ਹਾਂ ਸ਼ਬਦਾਂ ਤੇ ਵਿਚਾਰ ਕਰਨਾ ਜ਼ਰੂਰੀ ਹੈ ਜਿਹੜੇ ਉਹ ਗਾ ਰਹੇ ਹਨ। ਉਨ੍ਹਾਂ ਲਈ ‘‘ਆਤਮਾ ਨਾਲ ਅਤੇ ਸਮਝ ਨਾਲ ਵੀ ਗਾਉਣਾ’’ ਜ਼ਰੂਰੀ ਹੈ (1 ਕ੍ਰਿਤੀਆਂ 14: 15)। ਜਿਹੜਾ ਗਾਉਣਾ ਦਿਲੋਂ ਨਾ ਨਿੱਕਲੇ ਉਹ ਘਰ ਦੀ ਛੱਡ ਤੋਂ ਉੱਪਰ ਨਹੀਂ ਜਾ ਸਕਦਾ।

## ਪ੍ਰਮੇਸ਼ਵਰ ਜੋ ਨਹੀਂ ਚਾਹੁੰਦਾ


ਜਿਨ੍ਹਾਂ ਆਇਤਾਂ ਦਾ ਅਸੀਂ ਅਧਿਐਨ ਕੀਤਾ ਹੈ, ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਉਨ੍ਹਾਂ ਵਿਚ ਜਿਸ ‘‘ਸਾਜ਼’’ ਦਾ ਜ਼ਿਕਰ ਹੋਇਆ ਹੈ, ਉਹ ਸਿਰਫ਼ ਮਨੁੱਖੀ ਅਵਾਜ਼ ਅਤੇ ਦਿਲ ਹੀ ਸੀ। ਸੰਗੀਤ ਦੇ ਕਿਸੇ ਸਾਜ਼ ਦਾ ਹਵਾਲਾ ਨਹੀਂ ਮਿਲਿਆ<sup>8</sup> ਪੂਰਾ ਨਵਾਂ ਨੇਮ ਪੜ੍ਹੇ ਅਤੇ ਤੁਸੀਂ ਪਾਓਗੇ ਕਿ ਪ੍ਰਭੂ ਦੀ ਕਲੀਸੀਆ ਵਿਚ ਬੰਦਰੀ ਵਿਚ ਕਿਸੇ ਸਾਜ਼ ਦੀ ਵਰਤੋਂ ਨਹੀਂ ਹੁੰਦੀ ਸੀ।<sup>9</sup> ਪੂਰਾਣੇ ਨੇਮ ਦੀ ਬੰਦਰੀ ਵਿਚ ਵੀਣਾ ਆਦਿ ਸਾਜ਼ਾਂ ਦੀ ਵਰਤੋਂ ਹੁੰਦੀ ਸੀ (ਉਦਾਹਰਣ ਲਈ, ਜਬੂਰ 150), ਪਰ ਨਵੇਂ ਨੇਮ ਦੇ ਸਮੇਂ ਵਿਚ ਮਸੀਹੀ ਬੰਦਰੀ ਵਿਚ ਉਹ ਨਹੀਂ ਮਿਲਦੇ।<sup>10</sup>

ਜਿੱਥੋਂ ਤਕ ਸਾਨੂੰ ਪਤਾ ਹੈ, ਸੁਰੂ ਵਿਚ ਮਸੀਹੀ ਲੋਕਾਂ ਨੂੰ ਇਹ ਨਹੀਂ ਕਿਹਾ ਗਿਆ ਸੀ ਕਿ ‘‘ਬੰਦਰੀ ਵਿਚ ਸਾਜ਼ ਨਾ ਵਰਤਣਾ।’’ ਫਿਰ, ਕਿਉਂ ਮਸੀਹੀ ਯੁੱਗ ਵਿਚ ਬੰਦਰੀ ਵਿੱਚੋਂ ਸਾਜ਼ ਕੱਢ ਦਿੱਤੇ ਗਏ? ਇਹ ਫੈਸਲਾ ਉਸੇ ਅਧਾਰ ਤੇ ਹੋ ਸਕਦਾ ਹੈ ਜਿਸ ਅਧਾਰ ਤੇ ਪ੍ਰਭੂ ਦੀ ਮੇਜ਼ ਵਿਚ ਹੈਮਬਰਗਰ ਅਤੇ ਕੋਕਾ ਕੋਲਾ ਨਹੀਂ ਮਿਲਦੇ। ਜਦ ਪ੍ਰਮੇਸ਼ਵਰ ਦੱਸ ਦਿੰਦਾ ਹੈ ਕਿ ਉਹ ਕੀ ਚਾਹੁੰਦਾ ਹੈ, ਤਾਂ ਉਹ ਉਹੋ ਜਿਹੀਆਂ ਦੂਸਰੀਆਂ ਸਭ ਚੀਜ਼ਾਂ ਕੱਢ ਦਿੰਦਾ ਹੈ।


ਇਸ ਨੂੰ ਕਈ ਵਾਰ ‘‘ਨਿਕਾਸੀ ਦਾ ਸਿਧਾਂਤ’’ ਕਿਹਾ ਜਾਂਦਾ ਹੈ। ਸ਼ਾਇਦ ਤੁਸੀਂ ‘‘ਨਿਕਾਸੀ ਦੇ ਸਿਧਾਂਤ’’ ਤੋਂ ਜਾਣੂੰ ਨਹੀਂ ਹੋ ਪਰ ਇਹ ਦੀ ਵਰਤੋਂ ਤੁਸੀਂ ਹਰ ਰੋਜ਼ ਕਰਦੇ ਹੋ। ਕਿਸੇ ਨੂੰ ਕੰਧ ਤੇ ਸਫੇਦ ਪੇਂਟ ਕਰਨ ਲਈ ਕਹਿਣਾ ਹੋਵੇ ਤਾਂ ਇਹ ਕਹਿਣ ਦੀ ਲੋੜ ਨਹੀਂ ਹੁੰਦੀ ਕਿ ‘‘ਇਸ ਨੂੰ ਲਾਲ ... ਜਾਂ ਨੀਲਾ ... ਜਾਂ ਹਰਾ ... ਜਾਂ ਕਾਲਾ ਪੇਂਟ ਨਹੀਂ ਕਰਨਾ।’’ ਜਦ ਤੁਸੀਂ

ਸਪਸ਼ਟ ਕਰ ਦਿੱਤਾ ਕਿ ਤੁਹਾਨੂੰ ਕੀ ਚਾਹੀਦਾ ਹੈ ਅਤੇ ਤੁਸੀਂ ਦੱਸ ਦਿੰਦੇ ਹੋ ਕਿ ‘‘ਇਸ ਨੂੰ ਸਫੇਦ ਪੇਂਟ ਕਰ ਦਿਓ,’’ ਤਾਂ ਆਪਣੇ ਆਪ ਹੀ ਦੂਜੇ ਰੰਗ ਬਾਹਰ ਹੋ ਜਾਂਦੇ ਹਨ।

ਬਾਈਬਲ ਵਿਚ ਅਲਹਿਦਗੀ ਦੇ ਇਸ ਸਿਧਾਂਤ ਦੀਆਂ ਬੇਸ਼ਮਾਰ ਉਦਾਹਰਣਾਂ ਹਨ। ਨੁਹ ਨੂੰ ਇਕ ਬੇੜਾ ਬਣਾਉਣ ਲਈ ਕਿਹਾ ਗਿਆ ਸੀ (ਉਤਪਤ 6: 14)। ਜੇ ਉਸ ਨੂੰ ਇਹ ਕਿਹਾ ਜਾਂਦਾ, ‘‘ਇਸ ਨੂੰ ਲੱਕੜ ਨਾਲ ਬਣਾਵੀਂ,’’ ਤਾਂ ਉਹ ਉਸ ਨੂੰ ਬਣਾਉਣ ਲਈ ਕਿਸੇ ਵੀ ਲੱਕੜੀ ਦੀ ਵਰਤੋਂ ਕਰ ਸਕਦਾ ਸੀ, ਜਿਵੇਂ ਬਲੂਤ, ਚੀੜ, ਗੋਫਰ ਦੀ ਲੱਕੜ, ਜਾਂ ਕੋਈ ਵੀ ਜਿਹੜੀ ਉਹਨੂੰ ਚੰਗੀ ਲਗਦੀ।




ਇਹਦੇ ਉਲਟ ਪ੍ਰਮੇਸ਼ਵਰ ਦੀਆਂ ਹਦਾਇਤਾਂ ਸਾਡ ਸਨ: ਉਹਨੇ ਨੁਹ ਨੂੰ ਦੱਸਿਆ ਕਿ ਉਹ ਇਸ ਨੂੰ ਗੋਫਰ ਦੀ ਲੱਕੜੀ ਨਾਲ ਬਣਾਵੇ (ਉਤਪਤ 6: 14)।<sup>11</sup> ਪ੍ਰਮੇਸ਼ਵਰ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ‘‘ਇਸ ਨੂੰ ਬਲੂਤ ਦੀ ... ਜਾਂ ਚੀੜ ਦੀ ... ਜਾਂ ਕਿਸੇ ਹੋਰ ਕਿਸਮ ਦੀ ਲੱਕੜ ਨਾਲ ਨਾ ਬਣਾਵੀਂ।’’ ਜਦ ਉਹਨੇ ਗੋਫਰ ਦੀ ਲੱਕੜੀ ਨਾਲ ਬਣਾਉਣ ਲਈ ਕਹਿਦਿੱਤਾ ਤਾਂ ਇਸ ਨਾਲ ਕਿਸੇ ਵੀ ਹੋਰ ਕਿਸਮ ਦੀ ਲੱਕੜ ਆਪਣੇ ਆਪ ਨਿੱਕਲ ਗਈ।




ਮਿਸਰ ਵਿੱਚੋਂ ਨਿੱਕਲਣ ਤੋਂ ਥੋੜੀ ਦੇਰ ਪਹਿਲਾਂ ਇਸਰਾਏਲੀਆਂ ਨੂੰ ਆਪਣੇ ਦਰਵਾਜ਼ਿਆਂ ਦੇ ਹੋਵੇਂ ਪਾਸੇ ਅਤੇ ਸੇਰੂਆਂ ਉੱਤੇ ਲਹੂ ਲਾਉਣ ਲਈ ਕਿਹਾ ਗਿਆ ਸੀ ਤਾਂ ਜੋ ਮੌਤ ਉਨ੍ਹਾਂ ਦੇ ਘਰਾਂ ਵਿਚ ਨਾ ਵੜੇ (ਕੁਰਾਨ 12: 7, 13)। ਜੇ ਪ੍ਰਮੇਸ਼ਵਰ ਨੇ ਕਿਹਾ ਹੁੰਦਾ, ‘‘ਕਿਸੇ ਵੀ ਪਸੂ ਦਾ ਲਹੂ ਲਾਉਣਾ,’’ ਤਾਂ ਉਹ ਕੱਟਣ ਲਈ ਕਿਸੇ ਵੀ ਪਸੂ ਨੂੰ ਚੁਣ ਸਕਦੇ ਸਨ ਜਿਵੇਂ ਗਾਂ, ਬੱਕਰੀ, ਲੇਲਾ, ਜਾਂ ਕੋਈ ਹੋਰ ਪਸੂ। ਪਰ ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਸਾਡ ਸ਼ਬਦਾਂ ਵਿਚ ਲੇਲੇ ਦੀ ਵਰਤੋਂ

ਕਰਨ ਲਈ ਕਿਹਾ ਸੀ (ਖੂਚ 12:3, 7)। ਪ੍ਰਮੇਸ਼ਵਰ ਨੇ ਇਹ ਨਹੀਂ ਕਿਹਾ, ‘‘ਗਾਂ ਜਾਂ ਬੱਕਰੀ ਜਾਂ ਕਿਸੇ ਹੋਰ ਪਸੂ ਦਾ ਲਹੂ ਦਰਵਾਜ਼ੇ ਦੇ ਸੇਰੂ ਤੇ ਨਾ ਲਾਉਣਾ।’’ ਜਦ ਉਹਨੇ ‘‘ਲੇਲਾ’’ ਕਹਿ ਦਿੱਤਾ ਤਾਂ ਇਸ ਨਾਲ ਦੂਜਾ ਹਰ ਪਸੂ ਬਾਹਰ ਹੋ ਗਿਆ।



ਪ੍ਰਮੇਸ਼ਵਰ ਨੇ ਸਾਨੂੰ ਬਪਤਿਸਮਾ ਲੈਣ ਦਾ ਹੁਕਮ ਦਿੱਤਾ ਹੈ (ਰਸੂਲਾਂ ਦੇ ਕੰਮ 2:38)। ਇਸ ਹੁਕਮ ਦੇ ਸਬੰਧ ਵਿਚ, ਜੇ ਪ੍ਰਮੇਸ਼ਵਰ ਨੇ ਕਿਹਾ ਹੁੰਦਾ, ‘‘ਬਪਤਿਸਮਾ ਲੈਣ ਵਾਲੇ ਤੇ ਪਾਣੀ ਲਾਉਣਾ’’ ਤਾਂ ਅਸੀਂ ਆਪਣੀ ਕਲਪਨਾ ਨਾਲ ਪਾਣੀ ਕਿਸੇ ਵੀ ਤਰ੍ਹਾਂ ਲਾ ਸਕਦੇ ਸਾਂ। ਬਪਤਿਸਮਾ ਦੇਣ ਲਈ ਅਸੀਂ ਲੋਕਾਂ ਤੇ ਪਾਣੀ ਛਿੜਕ ਸਕਦੇ ਸੀ; ਉਨ੍ਹਾਂ ਤੇ ਪਾਣੀ ਡੋਲ੍ਹ ਸਕਦੇ ਸੀ; ਉਨ੍ਹਾਂ ਨੂੰ ਪਾਣੀ ਵਿਚ ਡੁਬੋ ਕੇ ਹੀ ਦਿੱਤਾ ਜਾਂਦਾ ਹੈ। ਨਵੇਂ ਨੇਮ ਵਿਚ ਇਹ ਕਹਿਣ ਦੀ ਲੋੜ ਨਹੀਂ ਹੈ, ‘‘ਤੁਸੀਂ ਕਿਸੇ ਤੇ ਪਾਣੀ ਛਿੜਕ ਕੇ ਜਾਂ ਡੋਲ੍ਹ ਕੇ ਉਸ ਨੂੰ ਬਪਤਿਸਮਾ ਨਾ ਦੇਣਾ।’’ ਜਦ ਡੁਬਕੀ ਦੇਣਾ ਸਪਸ਼ਟ ਕਰ ਦਿੱਤਾ ਗਿਆ ਹੈ, ਤਾਂ ਛਿੜਕਣਾ ਅਤੇ ਉਡੇਲਣਾ ਜਾਂ ਡੋਲ੍ਹਣਾ ਆਪਣੇ ਆਪ ਬਾਹਰ ਹੋ ਗਿਆ।



ਪ੍ਰਭੂ ਭੋਜ ਦੀ ਸਥਾਪਨਾ ਕਰਦਿਆਂ ਜੇ ਯਿਸੂ ਨੇ ਕਿਹਾ ਹੁੰਦਾ, ‘‘ਮੇਰੀ ਦੇਹ ਦੇ ਪ੍ਰਤੀਕ ਲਈ ਆਮ ਭੋਜਨ ਅਤੇ ਮੇਰੇ ਲਹੂ ਦੇ ਯਾਦ ਲਈ ਆਮ ਪਾਣੀ ਦੀ ਵਰਤੋਂ ਕਰਨਾ,’’ ਤਾਂ ਕਲੀਸੀਆ ਨੂੰ ਇਹ ਫੈਸਲਾ ਕਰਨ ਦੀ ਛੋਟ ਹੋਣੀ ਸੀ ਕਿ ਕਿਹੜਾ ਭੋਜਨ ਅਤੇ ਪਾਣੀ ਵਰਤਣਾ ਹੈ। ਕਿਸੇ ਨੂੰ ਹੈਮਬਰਗਰ ਅਤੇ ਕੋਕਾ ਕੋਲਾ ਪਸੰਦ ਹੋ ਸਕਦਾ ਹੈ, ਕਿਸੇ ਨੂੰ ਖਮੀਰੀ ਰੋਟੀ ਅਤੇ ਸੇਬ ਦਾ ਰਸ ਪਸੰਦ ਹੋ ਸਕਦਾ ਹੈ। ਪਰ ਜਿਵੇਂ ਕਿ ਅਸੀਂ ਵੇਖਿਆ ਯਿਸੂ ਅਤੇ ਆਰੰਭਿਕ

ਮਸੀਹੀਆਂ ਦੁਆਰਾ ਵਰਤੋਂ ਵਿਚ ਲਿਆਉਣ ਵਾਲੀਆਂ ਚੀਜ਼ਾਂ ਅਖਮੀਰੀ ਰੋਟੀ ਅਤੇ ਦਾਖ ਦਾ ਰਸ ਸਨ। ਪ੍ਰਭੂ ਨੂੰ ਖੁਸ਼ ਕਰਨ ਦੇ ਚਾਹਵਾਨ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ‘‘ਹੈਮਬਰਗਰ ਅਤੇ ਕੋਕ ਨਾ ਵਰਤਣਾ। ਖਮੀਰੀ ਰੋਟੀ ਅਤੇ ਸੇਬ ਦਾ ਰਸ ਨਾ ਵਰਤਣਾ।’’ ਉਹ ਓਨੇ ਨਾਲ ਹੀ ਸੰਤੁਸ਼ਟ ਹੋ ਜਾਣਗੇ ਜੋ ਪ੍ਰਮੇਸ਼ਵਰ ਨੇ ਆਪਣੇ ਵਚਨ ਵਿਚ ਦੱਸਿਆ ਹੈ।




ਕੀ ਤੁਹਾਨੂੰ ਲਗਦਾ ਹੈ ਕਿ ਅਖਮੀਰੀ ਰੋਟੀ ਅਤੇ ਦਾਖ ਦੇ ਰਸ ਦੀ ਜਗ੍ਹਾ ਹੈਮਬਰਗਰ ਅਤੇ ਕੋਕ ਦੀ ਵਰਤੋਂ ਗਲਤ ਹੋਵੇਗੀ? ਕੀ ਤੁਹਾਨੂੰ ਲਗਦਾ ਹੈ ਕਿ ਪ੍ਰਭੂ ਦੀ ਮੇਜ਼ ਤੇ ਹੈਮਬਰਗਰ ਅਤੇ ਕੋਕ ਨੂੰ ਜੋੜਨਾ ਗਲਤ ਹੋਵੇਗਾ? <sup>12</sup> ਮੇਰੇ ਤਜਰਬੇ ਵਿਚ, ਜੇ ਕਿਸੇ ਨੂੰ ਇਹ ਨਹੀਂ ਲਗਦਾ ਕਿ ਹੈਮਬਰਗਰ ਅਤੇ ਕੋਕ ਨੂੰ ਮਿਲਾਉਣਾ ਗਲਤ ਹੈ ਤਾਂ ਉਹਨੂੰ ਗਾਉਣ ਵਿਚ ਸਾਜ਼ ਦੇ ਮਿਲਾਉਣ ਵਿਚ ਕੋਈ ਨੁਕਸਾਨ ਨਹੀਂ ਲੱਗੇਗਾ।

ਤੁਸੀਂ ਅੰਦਰੀਂ ਲਾ ਲਿਆ ਹੋਵੇਗਾ ਕਿ ਬੰਦਰੀ ਵਿਚ ਗਾਉਣ ਤੇ ਅਲਹਿਦਗੀ ਦਾ ਸਿਧਾਂਤ ਕਿਵੇਂ ਲਾਗੂ ਹੁੰਦਾ ਹੈ: ਜੇ ਪ੍ਰਮੇਸ਼ਵਰ ਕਹਿੰਦਾ, ‘‘ਬੰਦਰੀ ਕਰਨ ਸਮੇਂ ਸੰਗੀਤ ਵਜਾਉਣਾ,’’ ਤਾਂ ਕਲੀਸੀਆ ਗਾ ਸਕਦੀ ਸੀ, ਸਾਜ਼ ਵਜਾ ਸਕਦੀ ਸੀ ਜਾਂ ਦੋਵੇਂ ਕਰ ਸਕਦੀ ਸੀ- ਪਰ ਪ੍ਰਮੇਸ਼ਵਰ ਨੇ ਸਪਸ਼ਟ ਕਰ ਦਿੱਤਾ ਕਿ ਉਹ ਕੀ ਚਾਹੁੰਦਾ ਸੀ। ਉਸ ਨੇ ਕਿਹਾ,

- ... ਗਾਉਣਾ ... (ਰੋਮੀਆਂ 15:9)।
- ... ਗਾਉਣਾ ... (1 ਭੁਰਿੰਥੀਆਂ 14:15)।
- ਅਪਣੇ ਮਨੋਂ ਪ੍ਰਭੂ ਦਾ ਭਜਨ ਅਤੇ ਸਿਮਰਨ ਕਰੋ (ਅਫਸੀਆਂ 5:19)।
- ਕਿਰਪਾ ਨਾਲ ਪ੍ਰਮੇਸ਼ਵਰ ਨੂੰ ਆਪਣਿਆਂ ਮਨਾਂ ਵਿਚ ਗਾਇਆ ਕਰੋ (ਭੁਲੁਸੀਆਂ 3:16)।
- ... ਗਾਉਣਾ ... (ਇਬਰਾਨੀਆਂ 2:12)।
- ... ਕੋਈ ਅਨੰਦ ਹੈ? ਤਾਂ ਭਜਨ ਗਾਵੋ (ਯਾਕੂਬ 5:13)

ਪ੍ਰਮੇਸ਼ਵਰ ਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ‘‘ਮਸੀਹੀ ਬੰਦਰੀ ਵਿਚ ਸੰਗੀਤ ਦੇ ਸਾਜ਼ਾਂ ਦੀ ਵਰਤੋਂ ਨਾ ਕਰਨਾ।’’ ਜਦ ਉਹਨੇ ਗਾਉਣ ਲਈ ਸਾਫ਼ ਦੱਸ ਦਿੱਤਾ ਤਾਂ ਕਿਸੇ ਵੀ ਹੋਰ ਤਰ੍ਹਾਂ ਦਾ ਸੰਗੀਤ ਆਪੇ ਬਾਹਰ ਹੀ ਹੋ ਗਿਆ।



ਪਹਿਲੇ ਮਸੀਹੀ ਸਾਫ਼ ਤੌਰ ਤੇ ਅਲਹਿਦਗੀ ਦੇ ਸਿਧਾਂਤ ਨੂੰ ਸਮਝਦੇ ਸਨ ਕਿਉਂਕਿ ਉਨ੍ਹਾਂ ਨੇ ਆਪਣੀ ਬੰਦਰਗੀ ਵਿੱਚਾਂ ਉਨ੍ਹਾਂ ਸਾਜ਼ਾਂ ਨੂੰ ਕੱਢ ਦਿੱਤਾ ਸੀ ਜਿਨ੍ਹਾਂ ਦੀ ਵਰਤੋਂ ਪੁਰਾਣੇ ਨੇਮ ਦੀ ਬੰਦਰਗੀ ਵਿਚ ਹੁੰਦੀ ਸੀ। ਆਮ ਤੌਰ ਤੇ ਵਿਦਵਾਨ ਸਹਿਮਤ ਹਨ ਕਿ ਸਦੀਆਂ ਤਕ ਸੈਂਕੜੇ ਸਾਲਾਂ ਬਾਅਦ ਕੈਬੋਲਿਕ ਚਰਚ ਦੁਆਰਾ ਆਪਣੀ ਬੰਦਰਗੀ ਵਿਚ ਸਾਜ਼ ਸੁਰੂ ਕਰਨ ਤਕ ਕਲੀਸੀਆ ਦੀ ਬੰਦਰਗੀ ਇਕ ਕੈਪਲਾ<sup>13</sup> ਹੀ ਹੁੰਦੀ ਸੀ।<sup>14</sup>

### ਸਾਰ

ਕਲੀਸੀਆ ਨੂੰ ਬੰਦਰਗੀ ਦੇ ਸਾਰੇ ਕੰਮਾਂ ਵਾਂਗ ਗਾਊਣ ਵਿਚ ਵੀ ਸਹੀ ਕੰਮ ਅਤੇ ਸਹੀ ਵਿਹਾਰ ਦੋਵੇਂ ਕਰਨੇ ਜ਼ਰੂਰੀ ਹਨ। ਮੈਂਬਰਾਂ ਨੂੰ ਪਹਿਲਾਂ ਤਾਂ ਉਹੀ ਕਰਨ ਵਿਚ ਦਿਲਚਸਪੀ ਹੋਣੀ ਚਾਹੀਦੀ ਹੈ ਜਿਸ ਦੀ ਪ੍ਰਮੇਸ਼ਵਰ ਨੇ ਆਗਿਆ ਦਿੱਤੀ ਹੈ। ਉਨ੍ਹਾਂ ਦੇ ਮਨ ਪ੍ਰਮੇਸ਼ਵਰ ਦੀ ਬੰਦਰਗੀ ਕਰਨ ਵਿਚ ਉਵੇਂ ਲੱਗੇ ਹੋਣੇ ਚਾਹੀਦੇ ਹਨ ਜਿਵੇਂ ਉਹਨੂੰ ਭਾਉਂਦਾ ਹੈ (ਅਛਸੀਆਂ 5: 10)। ਹੋ ਸਕਦਾ ਹੈ ਕਿ ਮੈਨੂੰ ਲੱਗੇ ਕਿ ਪ੍ਰਮੇਸ਼ਵਰ ਨੂੰ ਬੰਦਰਗੀ ਦੀ ਇਹ ਜਾਂ ਉਹ ਗੱਲ ਚੰਗੀ ਲੱਗੇਗੀ ਪਰ ਇਹ ਜਾਣ ਦਾ ਕਿ ਉਹਨੂੰ ਕੀ ਪਸੰਦ ਹੈ ਇੱਕੋ ਢੰਗ ਹੈ ਉਹਦੇ ਵਚਨ ਨੂੰ ਪੜ੍ਹਨਾ ਜਿਸ ਵਿਚ ਉਹਨੇ ਇਹ ਜਾਹਰ ਕਰ ਦਿੱਤਾ ਹੈ।

ਗਾਊਂਦੇ ਹੋਏ ਮਸੀਹੀ ਲੋਕਾਂ ਦੇ ਮਨ ਪ੍ਰਮੇਸ਼ਵਰ ਦੀ ਮਹਿਮਾ ਕਰਨ ਵਿਚ ਲੱਗੇ ਹੋਣ (ਗੁਰੂਲਾਂ ਦੇ ਕੰਮ 2:47; ਰੋਮੀਆਂ 14: 11; 15: 11; ਫਿਲੋਪੀਆਂ 1: 11; ਇਬਰਾਨੀਆਂ 13: 15)। ਉਨ੍ਹਾਂ ਨੂੰ ਚਾਹੀਦਾ ਹੈ ਕਿ ‘‘ਪ੍ਰਮੇਸ਼ਵਰ ਨੂੰ ਆਪਣਿਆਂ ਮਨਾਂ ਵਿਚ ਗਾਊਣ’’ (ਭਲੋਸੀਆਂ 3: 16)। ਉਨ੍ਹਾਂ ਨੂੰ ‘‘ਆਤਮਾ ਨਾਲ ਵੀ ਅਤੇ ਸਮਝ ਨਾਲ ਵੀ’’ ਗਾਊਣ ਚਾਹੀਦਾ ਹੈ (1 ਭੁਰਿਬੀਆਂ 14: 15)।

ਸੱਚੇ ਮਨੋਂ ਬੰਦਰਗੀ ਕਰਨ ਵਾਲੇ ‘‘ਕੀ’’ ਅਤੇ ‘‘ਕਿਵੇਂ’’ ਦੋਹਾਂ ਨੂੰ ਧਿਆਨ ਵਿਚ ਰੱਖ ਕੇ, ‘‘ਆਤਮਾ ਅਤੇ ਸੱਚਾਈ ਨਾਲ’’ (ਯੂਹੇਨਾ 4: 24) ਬੁਦਾ ਦੀ ਬੰਦਰਗੀ ਕਰ ਸਕਦੇ ਹਨ।

## ਟਿੱਪਣੀਆਂ

<sup>1</sup>ਲੇਖਕ ਪੁਰਾਣੇ ਨੇਮ ਦੇ ਇਕ ਹਵਾਲੇ ਜ਼ਬੂਰ 22:22 ਵਿੱਚੋਂ ਦੁਹਰਾ ਰਿਹਾ ਸੀ। <sup>2</sup>ਮੱਤੀ 26:30 ਵੀ ਵੇਖੋ। <sup>3</sup>ਇਸ ਵਿਚ ਬੁੱਲ੍ਹਾਂ ਨਾਲ ਪ੍ਰਮੇਸ਼ਵਰ ਦੀ ਮਹਿਸਾ ਗਾਉਣ ਬਾਰੇ ਇਥਰਨੀਆਂ 13:15 ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਸੰਦਰਭ ਵਿਚ ਇਨ੍ਹਾਂ ਸਾਰੀਆਂ ਆਇਤਾਂ ਨੂੰ ਪੜ੍ਹਨਾ ਯਕੀਨੀ ਬਣਾਓ। <sup>4</sup>ਕਈ ਵਾਰ ਹਾਲਾਤ ਅਜਿਹੇ ਵੀ ਹੋ ਸਕਦੇ ਹਨ ਜਦ ਕਿਸੇ ਲਈ ਗਾਉਣਾ ਨਾਮੁਮਕਨ ਹੋਵੇ (ਉਹਦੇ ਗਲੇ ਵਿਚ ਸੌਜ ਹੋ ਸਕਦੀ ਹੈ), ਪਰ ਇਹ ਨਿਯਮ ਨਹੀਂ ਅਪਵਾਦ (ਮਜ਼ਬੂਰੀ) ਹੈ। <sup>5</sup>ਜ਼ਬੂਰਾਂ ਦੀ ਪੋਖੀ 95:1 ਪੜ੍ਹਨ ਤੇ ਤੁਸੀਂ ਵੇਖੋਗੇ ਕਿ ‘ਜੈਕਾਰਾ ਗਜ਼ਾਉਣ’ ਤੋਂ ਭਾਵ ਬਹੁਤਾਤ ਨਾਲ ਗਾਉਣਾ ਹੈ। <sup>6</sup>ਕਈਆਂ ਨੂੰ ਲਗਦਾ ਹੈ ਕਿ ‘ਜ਼ਬੂਰ’ ਤਰੀਫ ਦੇ ਗੀਤ ਹਨ ਅਤੇ ‘ਭਜਨ’ ਹੋਰ ਵਾਧੀਆ ਗੀਤ ਹਨ, ਜਦ ਕਿ ‘ਆਤਮਿਕ ਗੀਤਾਂ’ ਵਿਚ ਵਧੇਰੇ ਬੇਦਾਰੀ ਹੈ। ਸ਼ਾਇਦ ਅਸੀਂ ਇਨ੍ਹਾਂ ਤਿਨਾਂ ਸਬਦਾਂ ਵਿਚ ਜ਼ਿਆਦਾ ਫਰਕ ਨਹੀਂ ਕਰ ਸਕਦੇ। ਉਹ ਗਾਉਣ ਵਿਚ ਬੰਦਰੀ ਦੀ ਇਕ ਧਾਰਣਾ ਨੂੰ ਵੇਖਣ ਦੇ ਸਿਰਫ ਤਿੰਨ ਢੰਗ ਹਨ। <sup>7</sup>ਕੋਈ ਗੀਤ ਆਤਮਾ ਨੂੰ ਚੰਗਾ ਲਗਦਾ ਹੈ ਜਾਂ ਸਰੀਰ ਨੂੰ ਇਹ ਸਮਝਣ ਦੀ ਗੱਲ ਹੈ, ਪਰ ਮੁੱਖ ਗੱਲ ਇਹ ਹੈ ਕਿ ਪ੍ਰਮੇਸ਼ਵਰ ਚਾਹੁੰਦਾ ਹੈ ਕਿ ਉਹਦੇ ਲੋਕ ਆਤਮਿਕ ਗੀਤ ਗਾਉਣ। <sup>8</sup>‘ਸੰਗੀਤ ਦੇ ਸਾਜ਼’ ਵਾਕਾਸ਼ ਲੰਮਾਂ ਅਤੇ ਬੇਢੰਗਾਂ ਹੈ। ਸਮਾਂ ਅਤੇ ਕਾਗਜ ਬਚਾਉਣ ਲਈ ਮੈਂ ਇਸ ਪਾਠ ਵਿਚ ਇੱਥੋਂ ‘ਸੰਗੀਤ ਦੇ ਸਾਜ਼’ ਦੀ ਵਰਤੋਂ ‘ਵਜੇ’ ਲਈ ਕੀਤੀ ਹੈ। <sup>9</sup>ਨਵੇਂ ਨੇਮ ਵਿਚ ਤੁਹਾਨੂੰ ਕਿਤੇ ਕਿਤੇ ਵਾਜ਼ਿਆਂ ਜਾਂ ਸਾਜ਼ਾਂ ਦਾ ਜ਼ਿਕਰ ਮਿਲੇਗਾ, ਪਰ ਉਹ ਮਸੀਹੀ ਬੰਦਰੀ ਦੇ ਸੰਦਰਭ ਵਿਚ ਨਹੀਂ ਹੋਵੇਗਾ। ਸਾਜ਼ਾਂ ਦਾ ਜ਼ਿਕਰ ਉਦਾਹਰਣਾਂ ਵਿਚ ਕੀਤਾ ਗਿਆ ਹੈ (ਜਿਵੇਂ 1 ਕੁਰਿਬੀਆਂ 13:1 ਵਿਚ) ਅਤੇ ਪ੍ਰਕਾਸ਼ ਦੀ ਪੋਖੀ ਵਿਚ ਉਨ੍ਹਾਂ ਨੂੰ ਤੁਲਨਾ ਲਈ ਵਰਤਿਆ ਗਿਆ ਹੈ (ਧੂਡ ਧੂਖਾਉਣ ਨਾਲ, ਜਿਵੇਂ ਪ੍ਰਕਾਸ਼ ਦੀ ਪੋਖੀ 5:8 ਵਿਚ)। ਪਰ ਪੜ੍ਹ ਦੀ ਕਲੀਸੀਆ ਵਿਚ ਬੰਦਰੀ ਵਿਚ ਸਾਜ਼ਾਂ ਦਾ ਕੋਈ ਜ਼ਿਕਰ ਨਹੀਂ ਹੈ। <sup>10</sup>ਵਿਦਵਾਨ ਆਮ ਤੌਰ ਤੇ ਇਸ ਤੇ ਸਹਿਮਤ ਹਨ। ਢੂਜੀ ਅਤੇ ਤੀਜੀ ਸਦੀ ਵਿਚ ਮਸੀਹੀ ਲੋਕਾਂ ਨੇ ਬੰਦਰੀ ਅਤੇ ਗਾਉਣ ਵਿਚ ਸਾਜ਼ਾਂ ਦੇ ਵਿਰੋਧ ਵਿਚ ਬੱਚੇ ਜ਼ੋਰਦਾਰ ਢੰਗ ਨਾਲ ਲਿਖਿਆ ਸੀ।

<sup>11</sup>ਅੱਜ ਸਾਨੂੰ ਨਹੀਂ ਪਤਾ ਕਿ ‘ਗੋਡਰ ਦੀ ਲੱਕੜੀ’ ਕੀ ਸੀ, ਪਰ ਇਹ ਅਹਿਮ ਨਹੀਂ ਹੈ। ਅਹਿਮ ਇਹ ਹੈ ਕਿ ਤੁਹਾ ਨੂੰ ਪਤਾ ਸੀ ਕਿ ਪ੍ਰਮੇਸ਼ਵਰ ਨੇ ਕਿਸ ਕਿਸਮ ਦੀ ਲਕੜੀ ਦੀ ਇੱਛਾ ਕੀਤੀ ਸੀ। <sup>12</sup>ਪ੍ਰਮੇਸ਼ਵਰ ਦੇ ਪ੍ਰਕਾਸ਼ਨ ਵਿਚ ਜੋੜਨ ਦਾ ਪਾਪ ਓਨਾ ਹੀ ਗੰਭੀਰ ਹੈ ਜਿਨ੍ਹਾਂ ਉਹਨੂੰ ਬਦਲਣ ਦਾ ਪਾਪ (ਵੇਖੋ ਪ੍ਰਕਾਸ਼ ਦੀ ਪੋਖੀ 22:18, 19)। <sup>13</sup>‘ਕੈਪਲਾ’ ਦਾ ਸ਼ਬਦੀ ਅਰਥ ਹੈ ‘ਚੈਪਲ ਦਾ ਢੰਗ।’ ਇਸ ਸ਼ਬਦ ਦੀ ਵਰਤੋਂ ਅੱਜ ਵਿਲੱਖਣ ਤੌਰ ਤੇ ਗਲੇ ਦੇ ਸੰਗੀਤ ਲਈ ਕੀਤੀ ਜਾਂਦੀ ਹੈ। <sup>14</sup>ਛੇਵੰਂ ਅਤੇ ਸਤੰਵੰਂ ਸਦੀ ਵਿਚ ਬੰਦਰੀ ਵਿਚ ਸਾਜ਼ਾਂ ਨੂੰ ਲਿਆਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਸਨ 1250 ਤਕ ਇਸ ਨੂੰ ਮਾਨਤਾ ਨਹੀਂ ਮਿਲ ਸਕੀ ਸੀ।